

## ਸਕੂਲ ਦੇ ਨਿਤ ਕਰਮਾਂ ਦੀ ਆਰਥੰਤ

(Establishing school routines)

ਗਰਮੀਆਂ ਦੀਆਂ ਛੁੱਟੀਆਂ ਵਿੱਚ ਅਕਸਰ ਬੱਚੇ ਸਕੂਲ ਦੇ ਰੋਜ਼ ਦੇ ਕੰਮਾਂ ਦੀ ਬਜਾਇ ਆਪਣੇ ਨਵੇਂ ਟਾਈਮ ਟੇਬਲ ਬਣਾ ਲੈਂਦੇ ਹਨ, ਜਿਨ੍ਹਾਂ ਵਿੱਚ ਹਨ: ਰਾਤ ਨੂੰ ਲੇਟ ਸਾਉਣਾ, ਸਵੇਰੇ ਲੇਟ ਓਠਣਾਂ ਅਤੇ ਕਈ ਵਾਰ ਖਾਣਾਂ। ਜਿਵੇਂ ਗਰਮੀਆਂ ਦਾ ਅੰਤ ਨੇੜੇ ਆ ਰਿਹਾ ਹੈ, ਇਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਕੂਲ ਦੇ ਰੋਜ਼ ਦੇ ਕੰਮਾਂ ਵਲ ਪ੍ਰੇਰਿਆ ਜਾਵੇ ਇਹ ਕੁੱਝ ਸੁਝਾਅ ਹਨ ਮਾਪਿਆਂ ਲਈ:

- ਸਕੂਲ ਦੇ ਕਰਮਾਂ ਦੀ ਆਰਥੰਤਾ ਸਕੂਲ ਦੇ ਖੁੱਲ੍ਹਣ ਤੋਂ ਇੱਕ ਦੋ ਹਫ਼ਤੇ ਪਹਿਲਾਂ ਕਰੋ। ਬੱਚਿਆਂ ਦੀ ਉਮਰ ਮੁਤਾਬਿਕ ਉਹਨਾਂ ਦੇ ਸਾਂਉਣ ਅਤੇ ਜਾਗਣ ਦੇ ਸਮੇਂ ਮੁਕੰਰਰ ਕਰੋ।
  - ਇਸ ਲਈ ਹਰ ਦੂਜੇ ਦਿਨ ਉਹਨਾਂ ਨੂੰ 15 ਮਿੰਟ ਪੁਹਿਲਾਂ ਸੁਲਾਓ ਅਤੇ ਘੜੀ ਦਾ ਅਲਾਰਮ ਸੈਟ ਕਰ ਦਿਓ। ਕਿਉਂਕਿ ਤੁਸੀਂ ਆਪਣੇ ਬੱਚੇ ਦੀਆਂ ਆਦਤਾਂ ਤੋਂ ਜਾਣੂੰ ਹੋ, ਸਵੇਰੇ ਉਸ ਹੀ ਤਰ੍ਹਾਂ ਉਹਨੂੰ ਜਗਾਓਣਾਂ ਸ਼ੁਰੂ ਕਰੋ।
  - ਕਿਉਂਕਿ ਸਵੇਰੇ ਦਾ ਨਾਸ਼ਤਾ ਸਾਰੇ ਭੋਜਨਾਂ ਨਾਲੋਂ ਜ਼ਰੂਰੀ ਹੈ ਅਤੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਸੁੱਤੇ ਰਹਿਣ ਨਾਲ ਇਹ ਤਾਂ ਵਿੱਚ ਹੀ ਰੁਲ ਮਿਲ ਗਿਆ ਹੁੰਦਾ ਹੈ, ਇਸ ਲਈ ਹੁੱਣ ਸਵੇਰੇ ਦੇ ਨਾਸ਼ਤੇ ਦਾ ਸਮਾਂ ਨਿਯੁਕਤ ਕਰਨਾਂ ਅਤੀ ਜ਼ਰੂਰੀ ਹੈ।
  - ਛੋਟੇ ਬੱਚਿਆਂ ਲਈ ਪੂਰੀ ਪਰੈਕਟਿਸ ਕਰੋ, ਮਤਲਬ, ਸਮੇਂ ਸਿਰ ਓਠਾਓ, ਤਿਆਰ ਕਰੋ, ਨਾਸ਼ਤਾ ਦਿਓ, ਅਤੇ ਫਿਰ ਸਕੂਲ ਤੱਕ ਜਾਓ। ਇਹ ਸਭ ਕੁੱਝ ਸਕੂਲ ਦੇ ਸਵੇਰੇ ਦੇ ਸਮੇਂ ਅੰਦਰ ਰਹਿ ਕੇ ਕਰੋ। ਬੱਚੇ ਅਕਸਰ ਸਕੂਲ ਥੋੜੀ ਦੇਰ ਖੇਲ ਸਕਦੇ ਹਨ ਅਤੇ ਤੁਸੀਂ ਨਾਲ ਕੁੱਝ ਖਾਣ ਲਈ ਲੈ ਜਾਵੋ ਅਤੇ ਉਥੇ ਸਨੈਕ ਕਰ ਲਵੋ। ਇਸ ਦੇ ਨਾਲ ਨਾਲ ਬੱਚਿਆਂ ਨਾਲ ਤੁਰਨ ਅਤੇ ਸੜਕ ਪਾਸ ਕਰਨ ਦੇ ਸੁਰਖਿਅਤ ਤਰੀਕਿਆਂ ਨੂੰ ਵੀ ਦੁਹਰਾਓ। ਇਸ ਨਾਲ ਸਭ ਦਾ ਫਾਇਦਾ ਹੈ।
  - ਬੱਚਿਆਂ ਨੂੰ ਅਕਸਰ ਸਕੂਲ ਦੇ ਨਵੇਂ ਸਾਲ ਦੀ ਬਹੁਤ ਤਾਂਧ ਹੁੰਦੀ ਹੈ, ਉਸ ਬਾਰੇ ਬੱਚੇ ਨਾਲ ਵਿਚਾਰ ਕਰੋ। ਜੋ ਉਹ ਕਰਨਾਂ ਚਾਹੁੰਦੇ ਹੋਣੇ, ਉਸਦੀ ਇੱਕ ਸੂਚੀ ਤਿਆਰ ਕਰ ਲਵੋ ਜਾਂ ਇੱਕ ਤਸਵੀਰ ਬਣਾਓਣ ਲਈ ਪ੍ਰੇਰੋ।
  - ਯਾਦ ਰਹੋ ਕਿ ਬੱਚੇ ਉਹ ਹੀ ਕਰਦੇ ਹਨ ਜੋ ਉਹ ਆਪਣੇ ਮਾਪਿਆਂ ਨੂੰ ਦੇਖਦੇ ਕਰਦੇ ਹਨ। ਅਗਰ ਤੁਸੀਂ ਨਵੇਂ ਸਾਲ ਬਾਰੇ ਘਬਰਾਏ ਹੋਵੋਗੇ ਤਾਂ ਬੱਚੇ ਵੀ ਘਬਰਾ ਜਾਣੋਗੇ। ਅਗਰ ਤੁਸੀਂ ਸਕੂਲ ਜਾਣ ਲਈ, ਨਵੇਂ ਸਾਲ ਲਈ ਉਤਾਰਲੇ ਜਾਂ ਖੁਸ਼ ਹੋ ਤਾਂ ਇਸਦਾ ਬੱਚਿਆਂ ਉਪਰ ਵੀ ਵਧੀਆ ਅਸਰ ਪੈਂਦਾ ਹੈ।
- ਆਪਣੇ ਸਕੂਲ ਦੇ ਪ੍ਰਿਸੀਪਲ ਜਾਂ ਵਾਈਸ ਪ੍ਰਿਸੀਪਲ ਨੂੰ ਮਿਲੋ ਅਗਰ ਕੋਈ ਸਵਾਲ ਹਨ ਤੁਹਾਡੇ ਜਿਹਨਾਂ ਦੇ ਉਤਰਾਂ ਦੀ ਲੋੜ ਹੈ ਸਕੂਲ ਦਾ ਨਵਾਂ ਸਾਲ ਸ਼ੁਰੂ ਕਰਨ ਲਈ।